



Punjab Government Gazette

EXTRAORDINARY

Published by Authority

CHANDIGARH, FRIDAY, NOVEMBER 20, 2020 (KARTIKA 29, 1942 SAKA)

ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ
(ਸਥਾਨਕ ਸਰਕਾਰ-3 ਸ਼ਾਖਾ)

ਅਧਿਸੂਚਨਾ

ਮਿਤੀ 19 ਨਵੰਬਰ, 2020

ਨੰ: 10/32/2016-3ਸਸ3/2907.—ਨਗਰ ਪੰਚਾਇਤ, ਸਰਦੂਲਗੜ੍ਹ ਜਿਲ੍ਹਾ ਮਾਨਸਾ ਵੱਲੋਂ ਹਾਊਸ ਦੀ ਮੀਟਿੰਗ ਵਿੱਚ ਪਾਸ ਕੀਤੇ ਗਏ ਮਤਾ ਨੰ: 93, ਮਿਤੀ 26.04.2016, ਮਤਾ ਨੰ: 222 ਮਿਤੀ 28.02.2018 ਅਤੇ ਮਤਾ ਨੰ: 326 ਮਿਤੀ 6.12.2019 ਰਾਹੀਂ ਨਗਰ ਪੰਚਾਇਤ, ਸਰਦੂਲਗੜ੍ਹ ਦੀਆਂ ਮੌਜੂਦਾ ਹੱਦਾਂ ਵਿੱਚ ਹੋਰ ਵਾਧਾ (ਬੇਅੰਤ ਨਗਰ (ਰਤੀਆ ਰੋਡ) ਅਤੇ ਸਰਸਾ ਕੈਂਚੀਆ ਰੋੜਕੀ ਮਾਈਨਰ ਤੋਂ ਸੁਖਚੈਨ ਨਹਿਰ ਤੱਕ ਦਾ ਏਰੀਆ) ਕਰਨ ਦੇ ਕੀਤੇ ਗਏ ਫੈਸਲੇ ਨੂੰ ਵਿਚਾਰਦੇ ਹੋਏ ਪੰਜਾਬ ਦੇ ਰਾਜਪਾਲ ਜੀ ਪ੍ਰਸੰਨਤਾ ਪੂਰਵਕ ਪੰਜਾਬ ਮਿਊਂਸਪਲ ਐਕਟ 1911 ਦੀ ਧਾਰਾ 4 ਅਤੇ 5 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਤਜਵੀਜ਼ੀ ਹੱਦਾਂ ਨੂੰ ਪ੍ਰਕਾਸ਼ਿਤ ਕਰਦੇ ਹਨ। ਜਿਸ ਅਨੁਸਾਰ ਨਵੀਆਂ ਤਜਵੀਜ਼ਤ ਹੱਦਾਂ ਹੇਠ ਦਰਸਾਏ ਸ਼ਡਿਊਲ ਆਫ ਬਾਊਂਡਰੀ ਮੁਤਾਬਿਕ ਹਨ।

2. ਜੇਕਰ ਨਗਰ ਪੰਚਾਇਤ, ਸਰਦੂਲਗੜ੍ਹ ਦੀਆਂ ਹੱਦਾਂ ਵਿੱਚ ਵਾਧਾ ਕਰਨ ਸਬੰਧੀ ਕਿਸੇ ਵਿਅਕਤੀ ਨੂੰ ਕੋਈ ਇਤਰਾਜ਼ ਹੋਵੇ ਤਾਂ ਉਹ ਆਪਣਾ ਇਤਰਾਜ਼ ਜਾਂ ਸੁਝਾਅ ਲਿਖਤੀ ਰੂਪ ਵਿੱਚ ਅਧਿਸੂਚਨਾਂ ਦੇ ਛਪਣ ਤੋਂ 30 ਦਿਨਾਂ ਦੇ ਅੰਦਰ-ਅੰਦਰ ਸਕੱਤਰ, ਪੰਜਾਬ ਸਰਕਾਰ ਸਥਾਨਕ ਸਰਕਾਰ ਵਿਭਾਗ (ਈਮੇਲ: secy.lg@punjab.gov.in), ਪੰਜਾਬ ਮਿਊਂਸਪਲ ਭਵਨ, ਸੈਕਟਰ 35ਏ, ਚੰਡੀਗੜ੍ਹ ਜਾਂ ਕਾਰਜ ਸਾਧਕ ਅਫ਼ਸਰ, ਨਗਰ ਪੰਚਾਇਤ, ਸਰਦੂਲਗੜ੍ਹ ਵਿਖੇ ਦੇ ਸਕਦਾ ਹੈ।

ਸ਼ਡਿਊਲ ਆਫ ਬਾਊਂਡਰੀ

ਉੱਤਰ:- ਸ਼ੁਰੂ ਕਰਤਾ ਬਿੰਦੂ A ਜੋ ਕਿ ਖਸਰਾ ਨੰਬਰ 73//22 ਦੇ ਉੱਤਰੀ ਪੂਰਬੀ ਕੋਨੇ ਅਤੇ ਘੱਗਰ ਦਰਿਆ ਦੇ ਮਿਲਣ ਤੇ ਬਣਦਾ ਹੈ ਤੋਂ ਉੱਤਰ ਵੱਲ ਘੱਗਰ ਦਰਿਆ ਦੀ ਦੱਖਣੀ ਬਾਊਂਡਰੀ ਦੇ ਨਾਲ-ਨਾਲ ਉੱਤਰ ਵੱਲ ਚਲਦੇ ਹੋਏ ਰਸਤਾ ਭੁੰਦੜ (ਫੱਟਿਆਂ ਵਾਲਾ ਪੁੱਲ) ਨੂੰ ਪਾਰ ਕਰਦੇ ਹੋਏ ਅਤੇ ਫਿਰ ਸਰਦੂਲਗੜ੍ਹ ਮਾਨਸਾ ਸੜਕ ਨੂੰ ਪਾਰ ਕਰਦੇ ਹੋਏ ਬਿੰਦੂ B ਤੱਕ ਹੈ, ਜੋ ਕਿ ਖਸਰਾ ਨੰ: 57//4 ਦੇ ਉੱਤਰੀ-ਪੂਰਬੀ ਕੋਨੇ ਦੇ ਮਿਲਣ ਨਾਲ ਬਣਦਾ ਹੈ। ਬਿੰਦੂ B ਤੋਂ ਪੂਰਵ ਵੱਲ ਚਲਦੇ ਹੋਏ ਬਿੰਦੂ C ਤੱਕ ਜੋ ਕਿ 57//5 ਦੇ ਉੱਤਰੀ ਪੂਰਵੀ ਕੋਨੇ ਤੇ ਬਣਦਾ ਹੈ।

ਪੂਰਬ:- ਬਿੰਦੂ C ਤੋਂ ਖਸਰਾ ਨੰਬਰ 57//5-6, 15, 16 ਦੀ ਪੂਰਬੀ ਬਾਹੀ ਦੇ ਨਾਲ-ਨਾਲ ਦੱਖਣ ਵੱਲ ਨੂੰ ਚਲਦੇ ਹੋਏ ਬਿੰਦੂ D ਤੱਕ ਜੋ ਕਿ ਰਸਤਾ ਫੂਸ ਮੰਡੀ ਦੇ ਮਿਲਣ ਅਤੇ ਖਸਰਾ ਨੰ: 57//16 ਦੇ ਦੱਖਣੀ ਪੂਰਬੀ ਕੋਨੇ ਦੇ ਮਿਲਣ ਤੇ ਬਣਦਾ ਹੈ।

ਬਿੰਦੂ D ਤੋਂ ਰਸਤਾ ਫੂਸ ਮੰਡੀ ਦੀ ਉੱਤਰੀ ਬਾਹੀ ਦੇ ਨਾਲ-ਨਾਲ ਪੂਰਬ ਵੱਲ ਨੂੰ ਚਲਦੇ ਹੋਏ ਬਿੰਦੂ E ਤੱਕ ਜੋ ਕਿ ਖਸਰਾ ਨੰਬਰ 58//15 ਦੇ ਪੂਰਬੀ-ਦੱਖਣੀ ਕੋਨੇ ਦੇ ਮਿਲਣ ਨਾਲ ਬਣਦਾ ਹੈ। ਬਿੰਦੂ E ਤੋਂ ਦੱਖਣ ਵੱਲ ਖਸਰਾ ਨੰਬਰ 58//16, 25 ਅਤੇ ਮੁਰੱਬਾ ਨੰਬਰ 65, 79 ਦੇ ਨਾਲ ਨਾਲ ਲਿੰਕ ਸੜਕ ਸਾਧੂ ਵਾਲਾ ਨੂੰ ਪਾਰ ਕਰਦੇ ਹੋਏ ਮੁਰੱਬਾ ਨੰਬਰ 85, 100, 109 ਨਾਲ-ਨਾਲ ਬਿੰਦੂ F ਤੱਕ ਜੋ ਕਿ ਮੁਰੱਬਾ ਨੰਬਰ 109//25 ਦੇ ਦੱਖਣੀ-ਪੂਰਬੀ ਕੋਨੇ ਦੇ ਮਿਲਣ ਨਾਲ ਬਣਦਾ ਹੈ। ਬਿੰਦੂ F ਤੋਂ ਪਹੀ/ਖਾਲ ਦੀ ਪੱਛਮੀ ਬਾਹੀ ਦੇ ਨਾਲ ਨਾਲ ਦੱਖਣ ਵੱਲ ਨੂੰ ਚਲਦੇ ਹੋਏ ਬਿੰਦੂ G ਤੱਕ ਜੋ ਕਿ ਖਸਰਾ ਨੰਬਰ 157//25 ਦੇ ਦੱਖਣੀ-ਪੂਰਬੀ ਕੋਨੇ ਦੇ ਮਿਲਣ ਨਾਲ ਬਣਦਾ ਹੈ। ਬਿੰਦੂ G ਤੋਂ ਮੁਰੱਬਾ ਨੰਬਰ 177, 178, 179 ਦੀ ਉੱਤਰੀ ਬਾਹੀ ਦੇ ਨਾਲ-ਨਾਲ ਪੂਰਬ ਵੱਲ ਚਲਦੇ ਹੋਏ ਬਿੰਦੂ H ਤੱਕ ਜੋ ਕਿ ਖਸਰਾ ਨੰਬਰ 179//5 ਦੇ ਉੱਤਰੀ ਪੂਰਬੀ ਕੋਨੇ ਅਤੇ ਸਰਦੂਲਗੜ੍ਹ ਦੀ ਰੈਵੀਨਿਊ ਹੱਦ ਦੇ ਮਿਲਣ ਨਾਲ ਬਣਦਾ ਹੈ। ਬਿੰਦੂ H ਤੋਂ ਸਰਦੂਲਗੜ੍ਹ ਦੇ ਰੈਵੀਨਿਊ ਹੱਦ ਦੇ ਨਾਲ ਨਾਲ ਦੱਖਣ ਵੱਲ ਨੂੰ ਚਲਦੇ ਹੋਏ ਅਤੇ ਸਰਦੂਲਗੜ੍ਹ ਰਤੀਆ ਸੜਕ ਨੂੰ ਪਾਰ ਕਰਦੇ ਹੋਏ ਬਿੰਦੂ I ਤੱਕ ਜੋ ਕਿ ਰੋੜਕੀ ਮਾਈਨਰ ਦੇ ਉੱਤਰੀ ਭਾਗ ਅਤੇ ਰੈਵੀਨਿਊ ਹੱਦ ਦੇ ਮਿਲਣ ਨਾਲ ਬਣਦਾ ਹੈ।

ਦੱਖਣ:- ਬਿੰਦੂ I ਤੋਂ ਰੋੜਕੀ ਮਾਈਨਰ ਦੀ ਉੱਤਰੀ ਬਾਹੀ ਦੇ ਨਾਲ ਨਾਲ ਪੱਛਮ ਵੱਲ ਚਲਦੇ ਹੋਏ ਬਿੰਦੂ J ਤੱਕ ਜੋ ਕਿ ਖਸਰਾ ਨੰਬਰ 185//5 ਦੇ ਪੂਰਬੀ-ਉੱਤਰੀ ਕੋਨੇ ਦੇ ਮਿਲਣ ਨਾਲ ਬਣਦਾ ਹੈ। ਬਿੰਦੂ J ਤੱਕ ਦੱਖਣ ਵੱਲ ਨੂੰ ਚਲਦੇ ਹੋਏ ਮੁਰੱਬਾ ਨੰਬਰ 185, 200 ਦੇ ਨਾਲ ਕੱਚਾ ਰਸਤਾ 99 ਫੁੱਟ ਖੈਰਾ ਰੋਡ ਪਾਰ ਕਰਦੇ ਹੋਏ ਮੁਰੱਬਾ ਨੰਬਰ 209, 222 ਦੀ ਪੂਰਬੀ ਬਾਹੀ ਦੇ ਨਾਲ-ਨਾਲ ਚਲਦੇ ਹੋਏ ਬਿੰਦੂ K ਤੱਕ ਜੋ ਕਿ ਮੁਰੱਬਾ ਨੰਬਰ 222 ਦਾ ਦੱਖਣੀ ਪੂਰਬੀ ਕੋਨਾ ਅਤੇ ਸਰਦੂਲਗੜ੍ਹ ਦੀ ਰੈਵੀਨਿਊ ਦੇ ਹੱਦ ਦੇ ਮਿਲਣ ਨਾਲ ਬਣਦਾ ਹੈ। ਬਿੰਦੂ K ਤੋਂ ਸਰਦੂਲਗੜ੍ਹ ਦੀ ਦੱਖਣੀ ਰੈਵੀਨਿਊ ਹੱਦ ਦੇ ਨਾਲ ਨਾਲ ਮੁਰੱਬਾ ਨੰਬਰ 222 ਤੋਂ ਪੱਛਮ ਵੱਲ ਨੂੰ ਚਲਦੇ ਹੋਏ ਲਿੰਕ ਸੜਕ ਖੈਰਾ ਕਲਾਂ ਨੂੰ ਪਾਰ ਕਰਦੇ ਹੋਏ ਅਤੇ ਮੁਰੱਬਾ ਨੰਬਰ 222, 209, 210, 211, 221, 220 ਦੀ ਦੱਖਣੀ ਬਾਹੀ ਦੇ ਨਾਲ ਨਾਲ ਪੱਛਮ ਵੱਲ ਨੂੰ ਚਲਦੇ ਹੋਏ ਅਤੇ ਸੁਖਚੈਨ ਨਹਿਰ ਨੂੰ ਪਾਰ ਕਰਦੇ ਹੋਏ ਮੁਰੱਬਾ ਨੰ: 219, 213, 214, 218, 217, 215, 216 ਦੀ ਦੱਖਣੀ ਬਾਹੀ ਅਤੇ ਰੈਵੀਨਿਊ ਹੱਦ ਦੇ ਨਾਲ ਨਾਲ ਚਲਦੇ ਹੋਏ ਬਿੰਦੂ L ਤੱਕ ਜੋ ਕਿ ਸੁਖਚੈਨ ਨਹਿਰ ਦੀ ਦੱਖਣੀ ਹੱਦ ਅਤੇ ਖਸਰਾ ਨੰ: 216//7 ਦੀ ਰੈਵੀਨਿਊ ਹੱਦ ਦੇ ਮਿਲਣ ਨਾਲ ਬਣਦਾ ਹੈ।

ਪੱਛਮ:- ਬਿੰਦੂ L ਤੋਂ ਝੰਡਾ ਕਲਾਂ ਲਿੰਕ ਸੜਕ ਦੀ ਪੂਰਬੀ ਬਾਹੀ ਦੇ ਨਾਲ ਨਾਲ ਉੱਤਰ ਵੱਲ ਨੂੰ ਚਲਦੇ ਹੋਏ ਮੁਰੱਬਾ ਨੰ: 193, 192 ਦੀ ਪੱਛਮੀ ਹੱਦ ਤੋਂ ਬਿੰਦੂ M ਤੱਕ ਜੋ ਕਿ ਰੋੜਕੀ ਮਾਈਨਰ ਦੀ ਉੱਤਰੀ ਹੱਦ ਅਤੇ 192//6 ਦੇ ਪੱਛਮੀ ਦੱਖਣੀ ਹੱਦ ਦੇ ਮਿਲਣ ਤੇ ਬਣਦਾ ਹੈ। ਬਿੰਦੂ M ਤੋਂ ਉੱਤਰ ਵੱਲ ਮੌਜੂਦਾ ਹੱਦ ਨਾਲ ਚਲਦੇ ਹੋਏ ਸਰਸਾ ਸੜਕ ਪਾਰ ਕਰਦੇ ਹੋਏ ਮੁਰੱਬਾ ਨੰ: 167, 166, 141, 140, 116 ਦੀ ਪੱਛਮੀ ਰੈਵੀਨਿਊ ਬਾਹੀ ਦੇ ਨਾਲ ਚਲਦੇ ਹੋਏ ਬਿੰਦੂ N ਤੱਕ ਜੋ ਕਿ ਮੁਰੱਬਾ ਨੰ: 115//23 ਦੇ ਦੱਖਣ ਪੱਛਮੀ ਕੋਨੇ ਅਤੇ ਸਰਹੱਦ ਰੋੜਕੀ ਦੇ ਮਿਲਣ ਤੇ ਬਣਦਾ ਹੈ। ਬਿੰਦੂ N ਤੋਂ ਮੌਜੂਦਾ ਹੱਦ ਦੇ ਨਾਲ ਨਾਲ ਉੱਤਰ ਵੱਲ ਚਲਦੇ ਹੋਏ ਬਿੰਦੂ A ਤੱਕ ਜੋ ਕਿ ਸੁਰੂ ਕਰਤਾ ਬਿੰਦੂ ਹੈ, ਦੇ ਮਿਲਣ ਤੇ ਬਣਦਾ ਹੈ।

3 ਇਸ ਦਾ ਤਜਵੀਜਤ ਨਕਸ਼ਾ ਕਾਰਜ ਸਾਧਕ ਅਫਸਰ, ਨਗਰ ਪੰਚਾਇਤ, ਸਰਦੂਲਗੜ੍ਹ ਦੇ ਦਫਤਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਵੇਖਿਆ ਜਾ ਸਕਦਾ ਹੈ।

4. ਇਹ ਅਧਿਸੂਚਨਾ ਮਾਨਯੋਗ ਸਥਾਨਕ ਸਰਕਾਰ ਮੰਤਰੀ ਜੀ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੀ ਜਾਂਦੀ ਹੈ।

ਅਜੋਏ ਕੁਮਾਰ ਸਿਨਹਾ, ਆਈ.ਏ.ਐਸ.

ਸਕੱਤਰ, ਪੰਜਾਬ ਸਰਕਾਰ

ਸਥਾਨਕ ਸਰਕਾਰ ਵਿਭਾਗ

ਚੰਡੀਗੜ੍ਹ

ਮਿਤੀ 19 ਨਵੰਬਰ, 2020